

ਨਸਲੀ ਬਰਾਬਰਤਾ ਦੇ ਪ੍ਰਚਾਰ ਤੇ ਮੌਜੂਦਾ ਅਤੇ ਯੋਜਨਾਬੱਧ ਉਪਾਅ

ਹਾਂਗ ਕਾਂਗ ਅਬਜਰਵੇਟਰੀ

ਹਾਂਗ ਕਾਂਗ ਅਬਜਰਵੇਟਰੀ (HKO) ਦਾ ਉਦੇਸ਼ ਆਮ ਜਨਤਾ ਦੇ ਨਾਲ ਨਾਲ, ਸਮੁੰਦਰੀ ਅਤੇ ਹਵਾਈ ਜਹਾਜ਼ ਖੇਤਰਾਂ ਦੇ ਵਿਸ਼ੇਸ਼ ਉਪਭੋਗੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮੌਸਮ ਸੰਬੰਧੀ ਉੱਚ ਪੱਧਰੀ ਸੇਵਾਵਾਂ ਮੁਹੱਈਆ ਕਰਵਾਉਣਾ ਹੈ। HKO ਲਈ ਨਸਲੀ ਪਿਛੇਕੜ ਦੀ ਪਰਵਾਹ ਕੀਤੇ ਬਿਨਾਂ, ਉਹਨਾਂ ਦੀ ਆਪਣੀਆਂ ਸੇਵਾਵਾਂ ਤੱਕ ਬਰਾਬਰ ਪਹੁੰਚ ਨੂੰ ਯਕੀਨੀ ਬਣਾਉਣਾ ਬਹੁਤ ਮਹੱਤਵਪੂਰਨ ਰੱਖਦਾ ਹੈ।

- ਸਬੰਧਿਤ ਸੇਵਾਵਾਂ
- HKO (a) ਮੌਸਮ ਦੀ ਭਵਿੱਖਬਾਣੀ ਕਰਨ ਅਤੇ ਖ਼ਤਰਨਾਕ ਮੌਸਮ ਬਾਰੇ ਚੇਤਾਵਨੀ ਜਾਰੀ ਕਰਨ; (b) ਹਾਂਗ ਕਾਂਗ ਵਿੱਚ ਵਾਤਾਵਰਣ ਦੇ ਰੇਡੀਏਸ਼ਨ ਪੱਧਰਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ; ਅਤੇ (c) ਹਾਂਗ ਕਾਂਗ ਸਮੇਂ ਦੇ ਮਿਆਰ ਨੂੰ ਕਾਇਮ ਰੱਖਣ ਅਤੇ ਭੂ-ਵਿਗਿਆਨ, ਸਮੁੰਦਰੀ ਵਿਗਿਆਨ, ਖਗੋਲ-ਵਿਗਿਆਨ ਅਤੇ ਜਲਵਾਯੂ ਸੰਬੰਧੀ ਜਾਣਕਾਰੀ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਹੈ।
- ਮੌਜੂਦਾ ਉਪਾਅ
- HKO ਮੌਸਮ ਦੀ ਚੇਤਾਵਨੀ ਅਤੇ ਸੇਵਾਵਾਂ ਬਾਰੇ ਜਾਣਕਾਰੀ HKO ਦੀ ਵੈੱਬਸਾਈਟ ਤੇ ਹਾਂਗ ਕਾਂਗ ਦੀਆਂ ਸਰਕਾਰੀ ਭਾਸ਼ਾਵਾਂ (ਅਰਥਾਤ ਚੀਨੀ ਅਤੇ ਅੰਗਰੇਜ਼ੀ) ਵਿੱਚ ਉਪਲਬਧ ਹੈ। ਮੌਸਮ ਦੀ ਮੁੱਢਲੀ ਜਾਣਕਾਰੀ ਵੱਖੋ-ਵੱਖ ਭਾਸ਼ਾਵਾਂ¹ ਵਿੱਚ ਮੁਹੱਈਆ ਕਰਵਾਉਣ ਲਈ ਵਿਅਕਤੀਗਤ ਮੌਸਮ ਵੈੱਬਸਾਈਟ ਵੀ ਸ਼ੁਰੂ ਕੀਤੀ ਗਈ ਹੈ।
 - ਆਮ ਲੋਕਾਂ ਨੂੰ ਵੰਡਣ ਲਈ ਜਾਣਕਾਰੀ ਭਰਪੂਰ ਅਤੇ ਵਿਦਿਅਕ ਪਰਚੇ/ਪੁਸਤਕਾਂ ਵੀ ਦੇਵੇਂ ਸਰਕਾਰੀ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ, HKO ਨੇ ਮੌਸਮ ਦੀਆਂ ਚੇਤਾਵਨੀਆਂ ਬਾਰੇ ਪੰਜ ਪਰਚੇ ([“ਤੂਫਾਨੀ ਬਾਰਿਸ਼ ਦੀ ਚੇਤਾਵਨੀ ਪ੍ਰਣਾਲੀ”](#), [“ਠੰਡਾ ਅਤੇ ਬਹੁਤ ਗਰਮ ਮੌਸਮ”](#), [“ਹਾਂਗ ਕਾਂਗ ਦੇ ਗਰਮ-ਖੰਡੀ ਚੱਕਰਵਾਤ ਚੇਤਾਵਨੀ ਸੰਕੇਤ”](#), [“ਜ਼ੋਰਦਾਰ ਮੌਨਸੂਨ ਸੰਕੇਤ”](#) ਅਤੇ [“ਤੂਫਾਨ ਦਾ ਨਿਰਮਾਣ ਅਤੇ ਖਤਰੇ”](#)) ਦਾ ਅਨੁਵਾਦ ਵੱਖੋ-ਵੱਖ ਭਾਸ਼ਾਵਾਂ¹ ਵਿੱਚ ਕੀਤਾ ਹੈ ਜੋ ਕਿ HKO ਦੀ

¹ ਭਾਸ਼ਾਵਾਂ ਵਿੱਚ ਹਿੰਦੀ, ਨੇਪਾਲੀ, ਉਰਦੂ, ਥਾਈ, ਬਰਾਸਾ ਇੰਡੋਨੇਸ਼ੀਆ, ਤਾਗਾਲੋਗ, ਪੰਜਾਬੀ ਅਤੇ ਵੀਅਤਨਾਮੀ ਸ਼ਾਮਲ ਹਨ।

ਵੈੱਬਸਾਈਟ² ਉੱਤੇ ਅਪਲੋਡ ਕੀਤੇ ਗਏ ਹਨ।

(<https://www.hko.gov.hk/tc/publica/pubgen.htm>).

- ਜਨਤਕ ਸਿੱਖਿਆ ਲਈ ਚੀਨੀ ਭਾਸ਼ਾ ਵਿੱਚ ਤਿਆਰ ਕੀਤੇ ਔਨਲਾਈਨ ਵੀਡੀਓ ਕੋਰਸ, ਅੰਸ਼ਿਕ ਤੌਰ 'ਤੇ ਅੰਗਰੇਜ਼ੀ³ ਵਿੱਚ ਉਪਲਬਧ ਹਨ।
- HKO ਦੇ ਮੁੱਖ-ਦਫ਼ਤਰ ਅਤੇ ਰਿਸੋਰਸ ਸੈਂਟਰ 'ਤੇ ਮੌਜੂਦ ਕਾਊਂਟਰ ਵੱਖ-ਵੱਖ ਨਸਲਾਂ ਦੇ ਲੋਕਾਂ ਨੂੰ ਭਾਸ਼ਾ ਪਛਾਣ ਕਾਰਡ ਪ੍ਰਦਾਨ ਕਰਦਾ ਹੈ ਤਾਂ ਜੋ ਲੋੜ ਪੈਣ 'ਤੇ ਭਾਸ਼ਾ ਸਹਾਇਤਾ ਲਈ ਮਦਦ ਪ੍ਰਾਪਤ ਕੀਤੀ ਜਾ ਸਕੇ।

ਭਵਿੱਖ ਦੇ ਕੰਮ
ਦਾ ਮੁਲਾਂਕਣ
ਕੀਤੇ ਗਏ/
ਕੀਤੇ ਜਾਣ ਵਾਲੇ
ਹੋਰ ਉਪਾਅ

- HKO ਸਮੇਂ ਸਮੇਂ ਤੇ ਵੱਖ ਵੱਖ ਨਸਲ ਦੇ ਲੋਕਾਂ ਦੀਆਂ ਜਰੂਰਤਾਂ ਦੀ ਪੂਰਤੀ ਦੇ ਦ੍ਰਿਸ਼ਟੀਕੋਣ ਨਾਲ ਸਾਡੀਆਂ ਸੇਵਾਵਾਂ ਦੀ ਸਮੀਖਿਆ ਕਰੇਗਾ।
- HKO ਵੱਖ ਵੱਖ ਭਾਸ਼ਾਵਾਂ ਵਿੱਚ ਹੋਰ ਮੌਸਮ ਦੀਆਂ ਚੇਤਾਵਨੀਆਂ ਦੇ ਪਰਚੇ/ਪੁਸਤਿਕਾਵਾਂ ਪ੍ਰਦਾਨ ਕਰੇਗਾ।
- HKO ਲੋੜ ਅਨੁਸਾਰ ਵੱਖ ਵੱਖ ਨਸਲਾਂ ਦੇ ਲੋਕਾਂ ਲਈ ਵਿੱਦਿਅਕ ਗਤੀਵਿਧੀਆਂ ਦਾ ਪ੍ਰਬੰਧ ਕਰੇਗਾ, ਜਿਵੇਂ ਕਿ HKO ਦੇ ਦੌਰੇ।
- HKO ਜਨਤਕ ਸਿੱਖਿਆ ਲਈ ਹੋਰ ਦੇਭਾਸ਼ੀ ਔਨਲਾਈਨ ਵੀਡੀਓ ਕੋਰਸ ਪ੍ਰਦਾਨ ਕਰੇਗਾ।

² ਪਬਲੀਕੇਸ਼ਨ ਨੰ. 20,25,33,35,44

³ "ਮੌਸਮ ਨਿਰੀਖਣ 'ਤੇ ਔਨਲਾਈਨ ਵੀਡੀਓ ਕੋਰਸ" ਲੜੀ ਦੇ ਸਾਰੇ 13 ਭਾਗ ਸ਼ਾਮਲ ਹਨ।

ਪੁੱਛਗਿੱਛ ਲਈ, ਕਿਰਪਾ ਕਰਕੇ ਹੇਠ ਦਿੱਤੇ ਮਾਧਿਅਮਾਂ ਰਾਹੀਂ ਸ਼੍ਰੀ ਮਾਨ ਐਲਨ ਵੋਂਗ(Alan WONG),
ਸਹਾਇਕ ਵਿਭਾਗ ਸਕੱਤਰ (ਜਨਰਲ) 2 ਨਾਲ ਸੰਪਰਕ ਕਰੋ:-

ਟੈਲੀਫੋਨ : 2926 8039
ਫੈਕਸ : 2311 9448
ਈਮੇਲ : mailbox@hko.gov.hk
ਡਾਕ : Hong Kong Observatory
134A Nathan Road
Kowloon
Hong Kong

ਹਾਂਗ ਕਾਂਗ ਅਬਜ਼ਰਵੇਟਰੀ

ਜੁਲਾਈ 2022